



ਆਸਟ੍ਰੇਲੀਆ ਦੇ ਅੰਦਰ ਆਉਣਾ

ਮੈਂ ਆਸਟ੍ਰੇਲੀਆ ਦਾ ਨਾਗਰਿਕ ਜਾਂ ਪੱਕਾ ਵਸਨੀਕ ਹਾਂ

ਆਸਟ੍ਰੇਲੀਆ ਵਿੱਚ ਆਉਣ ਵਾਲੇ ਸਾਰੇ ਯਾਤਰੀਆਂ ਨੂੰ 14 ਦਿਨਾਂ ਲਈ ਆਪਣੀ ਉਤਰਨ ਵਾਲੀ ਜਗ੍ਹਾ ਵਿੱਚ ਲਾਜ਼ਮੀ ਸਭ ਤੋਂ ਪਹੁੰਚੇ ਇਕ ਨੀਯਤ ਕੀਤੀ ਰਹਿਣ ਵਾਲੀ ਜਗ੍ਹਾ ਵਿੱਚ (ਉਦਾਹਰਣ ਵਜੋਂ, ਹੋਟਲ) ਵਿੱਚ ਰਹਿਣਾ ਪਵੇਗਾ।

ਤੁਸੀਂ ਆਸਟ੍ਰੇਲੀਆ ਨੂੰ ਸਫਰ ਕਰ ਸਕਦੇ ਹੋ ਜੇਕਰ ਤੁਸੀਂ ਆਸਟ੍ਰੇਲੀਆ ਦੇ ਨਾਗਰਿਕ, ਪੱਕੇ ਵਸਨੀਕ ਅਤੇ ਆਸਟ੍ਰੇਲੀਆ ਦੇ ਨਾਗਰਿਕ, ਪੱਕੇ ਵਸਨੀਕ ਦੇ ਨੇੜਲੇ ਪਰਿਵਾਰ ਦੇ ਜੀਅ ਜਾਂ ਆਮ ਤੌਰ ਤੇ ਆਸਟ੍ਰੇਲੀਆ ਵਿੱਚ ਰਹਿਣ ਵਾਲੇ ਨਿਊਜ਼ੀਲੈਂਡ ਦੇ ਨਾਗਰਿਕ ਹੋ। ਜੇ ਤੁਸੀਂ ਨੇੜਲੇ ਪਰਿਵਾਰ ਦਾ ਜੀਅ ਹੋ, ਜਿਸ ਕੋਲ ਆਰਜ਼ੀ ਵੀਜ਼ਾ ਹੈ ਤੁਹਾਨੂੰ ਸਾਨੂੰ ਆਪਣੇ ਰਿਸ਼ਤੇ ਦਾ ਸਬੂਤ ਸਾਨੂੰ ਦੇਣ ਦੀ ਲੋੜ ਪਵੇਗੀ।

ਆਸਟ੍ਰੇਲੀਆ ਦੇ ਨਾਗਰਿਕ

ਆਸਟ੍ਰੇਲੀਆ ਦੇ ਨਾਗਰਿਕ ਆਸਟ੍ਰੇਲੀਆ ਵਿੱਚ ਦਾਖਲ ਹੋ ਸਕਦੇ ਹਨ, ਵਿਸ਼ੇਸ਼ ਹਾਲਾਤਾਂ ਵਿੱਚ ਆਸਟ੍ਰੇਲੀਆ ਦੇ ਵੈਧ ਪਾਸਪੋਰਟ ਦੇ ਬਿਨਾਂ ਦਾਖਲ ਹੋਣ ਦੀ ਆਗਿਆ ਦਿੱਤੀ ਜਾਵੇਗੀ। ਜੇਕਰ ਤੁਹਾਡੇ ਕੋਲ ਵੈਧ ਪਾਸਪੋਰਟ ਨਹੀਂ ਹੈ, ਕਿਰਪਾ ਕਰਕੇ ਏਅਰਲਾਈਨ ਦੇ ਕਰਮਚਾਰੀਆਂ ਨੂੰ ਦੱਸ ਦਿਓ ਕਿ ਤੁਸੀਂ ਆਸਟ੍ਰੇਲੀਆ ਦੇ ਨਾਗਰਿਕ ਹੋ ਅਤੇ ਤੁਹਾਨੂੰ ਆਸਟ੍ਰੇਲੀਆ ਵਿੱਚ ਆਉਣ ਲਈ ਵੀਜ਼ੇ ਦੀ ਲੋੜ ਨਹੀਂ ਹੈ (ਭਾਵੇਂ ਕਿ ਤੁਹਾਡੇ ਕੋਲ ਦੂਹਰੀ ਨਾਗਰਿਕਤਾ ਹੋਵੇ)। ਏਅਰਲਾਈਨ ਤੁਹਾਡੀ ਨਾਗਰਿਕਤਾ ਦੀ ਪੁਸ਼ਟੀ ਕਰਨ ਲਈ ਆਸਟ੍ਰੇਲੀਆ ਦੀ ਬੌਰਡਰ ਫੋਰਸ ਨਾਲ ਸੰਪਰਕ ਕਰੇਗੀ। ਇਹ ਮਹੱਤਵਪੂਰਣ ਹੈ ਕਿ ਤੁਸੀਂ ਹਵਾਈ ਅੱਡੇ ਤੇ ਜਲਦੀ ਪਹੁੰਚੇ ਜੇਕਰ ਕੋਈ ਦੇਰ ਹੁੰਦੀ ਹੈ। ਤੁਸੀਂ ਜਿਸ ਦੇਸ਼ ਵਿੱਚ ਹੋ ਉੱਥੋਂ ਰਵਾਨਗੀ ਉਸ ਦੇਸ਼ ਦੇ ਨਿਯਮਾਂ ਅਤੇ ਅਧਿਕਾਰੀਆਂ ਦੇ ਫੈਸਲਿਆਂ ਉਪਰ ਨਿਰਭਰ ਹੋਵੇਗੀ।

ਪੱਕਾ ਵਸਨੀਕ

ਪੱਕਾ ਵਸਨੀਕ ਉਹ ਹੁੰਦਾ ਹੈ ਜਿਸ ਕੋਲ ਵਸਨੀਕ ਵਾਪਸੀ ਵੀਜ਼ੇ ਸਮੇਤ ਆਸਟ੍ਰੇਲੀਆ ਵਿੱਚ ਪੱਕਾ ਵੀਜ਼ਾ ਹੈ। ਪੱਕੇ ਵਸਨੀਕਾਂ ਨੂੰ ਵੀ ਜਦੋਂ ਉਹ ਆਸਟ੍ਰੇਲੀਆ ਵਿੱਚ ਦਾਖਲ ਹੁੰਦੇ ਹਨ, 14 ਦਿਨਾਂ ਲਈ ਜ਼ਰੂਰ ਆਪਣੀ ਉਤਰਨ ਵਾਲੀ ਜਗ੍ਹਾ ਵਿੱਚ ਲਾਜ਼ਮੀ ਸਭ ਤੋਂ ਪਹੁੰਚੇ ਇਕ ਨੀਯਤ ਕੀਤੀ ਰਹਿਣ ਵਾਲੀ ਜਗ੍ਹਾ ਵਿੱਚ (ਉਦਾਹਰਣ ਵਜੋਂ, ਹੋਟਲ) ਵਿੱਚ ਰਹਿਣਾ ਪਵੇਗਾ।

ਨਿਊਜ਼ੀਲੈਂਡ ਦੇ ਨਾਗਰਿਕ ਜੋ ਕਿ ਆਮ ਤੌਰ ਤੇ ਆਸਟ੍ਰੇਲੀਆ ਵਿੱਚ ਰਹਿੰਦੇ ਹਨ

ਨਿਊਜ਼ੀਲੈਂਡ ਦੇ ਨਾਗਰਿਕ ਜੋ ਕਿ ਆਮ ਤੌਰ ਤੇ ਆਸਟ੍ਰੇਲੀਆ ਵਿੱਚ ਰਹਿੰਦੇ ਹਨ (ਸਬਕਲਾਸ 444 ਵੀਜ਼ੇ ਨਾਲ ਜਾਂ ਦੂਸਰੇ ਪੱਕੇ ਜਾਂ ਅਸਥਾਈ ਵੀਜ਼ੇ ਨਾਲ), ਉਹ ਆਸਟ੍ਰੇਲੀਆ ਵਿੱਚ ਆ ਸਕਦੇ ਹਨ। ਤੁਹਾਨੂੰ ਵਸਨੀਕ ਹੋਣ ਦਾ ਸਬੂਤ ਜ਼ਰੂਰ ਨਾਲ ਲੈ ਕੇ ਚੱਲਣਾ ਹੋਵੇਗਾ (ਡਰਾਈਵਰ ਲਾਈਸੈਂਸ ਜਾਂ ਦਸਤਾਵੇਜ਼ ਜੋ ਤੁਹਾਡੀ ਰਿਹਾਇਸ਼ ਵਿਖਾਉਂਦੇ ਹਨ)। ਚੈਕ-ਇਨ ਕਰਨ ਵੇਲੇ ਇਸ ਨੂੰ ਵਿਖਾਓ। ਤੁਹਾਨੂੰ 14 ਦਿਨਾਂ ਲਈ ਜ਼ਰੂਰ ਆਪਣੀ ਉਤਰਨ ਵਾਲੀ ਜਗ੍ਹਾ ਵਿੱਚ ਲਾਜ਼ਮੀ ਸਭ ਤੋਂ ਪਹਿਲਾਂ ਇਕ ਨੀਯਤ ਕੀਤੀ ਰਹਿਣ ਵਾਲੀ ਜਗ੍ਹਾ ਵਿੱਚ (ਉਦਾਹਰਣ ਵਜੋਂ, ਹੋਟਲ) ਵਿੱਚ ਰਹਿਣਾ ਪਵੇਗਾ।

ਮਹੱਤਵਪੂਰਣ: ਨਿਊਜ਼ੀਲੈਂਡ ਦੇ ਨਾਗਰਿਕ ਅਤੇ ਪੱਕੇ ਵਸਨੀਕ ਜੋ ਕਿ ਆਸਟ੍ਰੇਲੀਆ ਵਿੱਚ ਨਹੀਂ ਰਹਿੰਦੇ ਹਨ, ਉਹ ਨਿਊਜ਼ੀਲੈਂਡ ਵਾਪਸ ਜਾਣ ਵਾਸਤੇ ਆਸਟ੍ਰੇਲੀਆ ਵਿੱਚੋਂ ਦੀ ਸਿਰਫ ਲੰਘ ਸਕਦੇ ਹਨ। ਆਸਟ੍ਰੇਲੀਆ ਵਿੱਚੋਂ ਲੰਘਣ ਦੀ ਰਾਹਦਾਰੀ ਨੂੰ ਵੇਖੋ।

ਮੈਂ ਆਸਟ੍ਰੇਲੀਆ ਦੇ ਨਾਗਰਿਕ ਜਾਂ ਪੱਕੇ ਵਸਨੀਕ ਦੇ ਨੇੜਲੇ ਪਰਿਵਾਰ ਦਾ ਜੀਅ ਹਾਂ

ਤੁਹਾਨੂੰ ਨੇੜਲੇ ਪਰਿਵਾਰ ਦਾ ਜੀਅ ਸਿਰਫ ਉਦੋਂ ਹੀ ਮੰਨਿਆ ਜਾਵੇਗਾ ਜੇਕਰ ਤੁਸੀਂ ਇਹਨਾਂ ਵਿੱਚੋਂ ਇਕ ਹੋ:

- ਜੀਵਨ ਸਾਥੀ
- ਡੀਫੈਕਟੋ ਰਿਸ਼ਤੇ ਵਾਲੇ ਸਾਥੀ
- ਨਿਰਭਰ ਬੱਚਾ/ਬੱਚੇ
- ਕਾਨੂੰਨੀ ਸਰਪਰਸਤ।

ਆਸਟ੍ਰੇਲੀਆ ਵਿੱਚ ਆਉਣ ਵਾਲੇ ਸਾਰੇ ਯਾਤਰੀਆਂ ਨੂੰ 14 ਦਿਨਾਂ ਲਈ ਜ਼ਰੂਰ ਆਪਣੀ ਉਤਰਨ ਵਾਲੀ ਜਗ੍ਹਾ ਵਿੱਚ ਲਾਜ਼ਮੀ ਸਭ ਤੋਂ ਪਹਿਲਾਂ ਇਕ ਨੀਯਤ ਕੀਤੀ ਰਹਿਣ ਵਾਲੀ ਜਗ੍ਹਾ ਵਿੱਚ (ਉਦਾਹਰਣ ਵਜੋਂ, ਹੋਟਲ) ਵਿੱਚ ਰਹਿਣਾ ਪਵੇਗਾ।

ਆਸਟ੍ਰੇਲੀਆ ਨੂੰ ਸਫਰ ਕਰਨ ਤੋਂ ਪਹਿਲਾਂ ਤੁਹਾਨੂੰ ਵਿਭਾਗ ਨੂੰ ਜਾਣਕਾਰੀ ਦੇਣ ਦੀ ਲੋੜ ਪੈ ਸਕਦੀ ਹੈ।

ਸਰਪਰਸਤ

ਬੱਚੇ ਨਾਲ ਸੰਬੰਧਿਤ ਸਰਪਰਸਤ, ਉਹ ਵਿਅਕਤੀ ਹੈ ਜੋ ਕਿ ਲੰਮੇ ਸਮੇਂ ਲਈ ਬੱਚੇ ਦੀ ਭਲਾਈ ਦਾ ਜਿੰਮੇਵਾਰ ਹੈ; ਅਤੇ ਉਸ ਨੂੰ ਬੱਚੇ ਨਾਲ ਸੰਬੰਧਿਤ, ਸਾਰੀਆਂ ਤਾਕਤਾਂ, ਹੱਕ ਅਤੇ ਕਰਤੱਵ ਹਨ ਜੋ ਕਿ ਕਾਨੂੰਨ ਜਾਂ ਰਿਵਾਇਤ ਨਾਲ ਬੱਚੇ ਦੇ ਸਰਪਰਸਤ ਨੂੰ ਮਿਲੇ ਹਨ, ਇਹਨਾਂ ਤੋਂ ਬਿਨਾਂ:

- ਬੱਚੇ ਦੀ ਰੋਜ਼ਾਨਾ ਸੰਭਾਲ ਅਤੇ ਨਿਗਰਾਨੀ ਦਾ ਹੱਕ ਹੋਣਾ; ਅਤੇ
- ਬੱਚੇ ਦੀ ਰੋਜ਼ਾਨਾ ਸੰਭਾਲ ਅਤੇ ਨਿਗਰਾਨੀ ਨਾਲ ਸੰਬੰਧਿਤ ਫੈਸਲੇ ਲੈਣ ਦਾ ਹੱਕ ਅਤੇ ਜਿੰਮੇਵਾਰੀ।

ਜੇਕਰ ਤੁਹਾਡੇ ਕੋਲ ਵੀਜ਼ਾ ਨਹੀਂ ਹੈ

ਤੁਸੀਂ ਆਸਟ੍ਰੇਲੀਆ ਨਹੀਂ ਆ ਸਕਦੇ ਜਦ ਤੱਕ ਕਿ ਤੁਹਾਡੇ ਕੋਲ ਵੀਜ਼ਾ ਹੋਵੇ। ਵੀਜ਼ੇ ਲਈ ਅਰਜ਼ੀ ਦਿਓ ਅਤੇ ਸਬੂਤ ਨਾਲ ਲਗਾਓ (ਜਿਵੇਂ ਕਿ ਤੁਹਾਡਾ ਵਿਆਹ ਦਾ ਸਰਟੀਫਿਕੇਟ, ਤੁਹਾਡਾ ਜਨਮ ਦਾ ਸਰਟੀਫਿਕੇਟ ਜਾਂ ਆਪਣੇ ਬੱਚਿਆਂ ਦੇ ਜਨਮ ਦਾ ਸਰਟੀਫਿਕੇਟ)।

ਜੇਕਰ ਤੁਹਾਡੇ ਕੋਲ ਆਰਜ਼ੀ ਵੀਜ਼ਾ ਹੈ (ਜੀਵਨਸਾਥੀ ਅਤੇ ਬੱਚੇ ਦੇ ਵੀਜ਼ੇ ਤੋਂ ਬਿਨਾਂ)

ਵਿਭਾਗ ਨੂੰ ਵਧੇਰੇ ਜਾਣਕਾਰੀ ਪ੍ਰਦਾਨ ਕਰਨ ਲਈ ਹੇਠਾਂ ਦਿੱਤੇ ਪੁੱਛਗਿੱਛ ਫਾਰਮ ਨੂੰ ਵਰਤੋ। ਤੁਹਾਨੂੰ ਸਬੂਤ ਨਾਲ ਲਗਾਉਣੇ ਚਾਹੀਦੇ ਹਨ (ਜਿਵੇਂ ਕਿ ਤੁਹਾਡਾ ਵਿਆਹ ਦਾ ਸਰਟੀਫਿਕੇਟ, ਤੁਹਾਡਾ ਡੀਫੈਕਟੋ ਰਿਸ਼ਤੇ ਦਾ ਸਬੂਤ ਜਿਵੇਂ ਕਿ ਸਾਂਝੀ ਪੂੰਜੀ ਜਾਂ ਜਾਇਦਾਦ, ਤੁਹਾਡਾ ਜਨਮ ਦਾ ਸਰਟੀਫਿਕੇਟ ਜਾਂ ਆਪਣੇ ਬੱਚਿਆਂ ਦੇ ਜਨਮ ਦਾ ਸਰਟੀਫਿਕੇਟ)। ਉਨ੍ਹਾਂ ਦੇਰ ਤੱਕ ਸਫਰ ਨਾ ਕਰੋ ਜਦ ਤੱਕ ਹਿਦਾਇਤ ਨਹੀਂ ਕੀਤੀ ਜਾਂਦੀ ਕਿ ਤੁਸੀਂ ਇਹ ਕਰ ਸਕਦੇ ਹੋ।

ਜੀਵਨਸਾਥੀ (ਸਬਕਲਾਸ 100, 309, 801, 820) ਅਤੇ ਬੱਚੇ (ਸਬਕਲਾਸ 101, 102, 445) ਵੀਜ਼ੇ ਵਾਲੇ ਆਸਟ੍ਰੇਲੀਆ ਆ ਸਕਦੇ ਹਨ। ਤੁਹਾਨੂੰ ਛੋਟ ਲਈ ਅਰਜ਼ੀ ਦੇਣ ਦੀ ਲੋੜ ਨਹੀਂ ਹੈ।

ਇਸ ਸਮੇਂ ਸੰਭਾਵੀ ਵਿਆਹ (ਸਬਕਲਾਸ 300) ਦੇ ਵੀਜ਼ੇ ਵਾਲੇ ਆਸਟ੍ਰੇਲੀਆ ਨਹੀਂ ਆ ਸਕਦੇ ਹਨ।

ਛੋਟ ਵਾਸਤੇ ਜਾਂ ਵਧੇਰੇ ਜਾਣਕਾਰੀ ਪ੍ਰਦਾਨ ਕਰਨ ਲਈ ਐਨਲਾਈਨ ਅਰਜ਼ੀ ਦਿਓ

[ਐਨਲਾਈਨ ਅਰਜ਼ੀ ਦਿਓ](#)

ਯਾਤਰੀ ਜਿੰਨ੍ਹਾਂ ਕੋਲ ਆਸਟ੍ਰੇਲੀਆ ਨੂੰ ਸਫਰ ਕਰਨ ਲਈ ਦਿਆਲਤਾ ਜਾਂ ਮਜ਼ਬੂਰੀ ਵਾਲਾ ਕਾਰਣ ਹੈ, ਉਹ ਛੋਟ ਦੀ ਅਰਜ਼ੀ ਦੇਣ ਵਾਸਤੇ ਵੀ ਇਸ ਫਾਰਮ ਨੂੰ ਵਰਤ ਸਕਦੇ ਹਨ।

ਸਾਰੇ ਦੂਸਰੇ

ਯਾਤਰੀ ਜਿੰਨ੍ਹਾਂ ਕੋਲ ਆਸਟ੍ਰੇਲੀਆ ਨੂੰ ਸਫਰ ਕਰਨ ਲਈ ਦਿਆਲਤਾ ਜਾਂ ਮਜ਼ਬੂਰੀ ਵਾਲਾ ਕਾਰਣ ਹੈ, ਉਹਨਾਂ ਨੂੰ ਆਸਟ੍ਰੇਲੀਆ ਬੋਰਡਰ ਫੋਰਸ ਦੇ ਕਮਿਸ਼ਨਰ ਕੋਲੋਂ ਛੋਟ ਲੈਣੀ ਪਵੇਗੀ।

ਆਸਟ੍ਰੇਲੀਆ ਵਿੱਚ ਆਉਣ ਵਾਲੇ ਸਾਰੇ ਯਾਤਰੀਆਂ ਨੂੰ 14 ਦਿਨਾਂ ਲਈ ਜ਼ਰੂਰ ਆਪਣੀ ਉਤਰਨ ਵਾਲੀ ਜਗ੍ਹਾ ਵਿੱਚ ਲਾਜ਼ਮੀ ਸਭ ਤੋਂ ਪਹੁੰਚੇ ਇਕ ਨੀਯਤ ਕੀਤੀ ਰਹਿਣ ਵਾਲੀ ਜਗ੍ਹਾ ਵਿੱਚ (ਉਦਾਹਰਣ ਵਜੋਂ, ਹੋਟਲ) ਵਿੱਚ ਰਹਿਣਾ ਪਵੇਗਾ।

ਸਫਰ ਦੀਆਂ ਪਾਬੰਦੀਆਂ ਬਦਲਣਯੋਗ ਹਨ। ਕੁਝ ਛੋਟਾਂ ਉਪਲਬਧ ਹਨ। ਕਿਰਪਾ ਕਰਕੇ ਬਾਕਾਇਦਾ ਵਾਪਸ ਪਤਾ ਕਰਦੇ ਰਹੋ।

ਵਧੀਕ ਛੋਟਾਂ ਜਿਵੇਂ ਕਿ ਕਮਿਸ਼ਨਰ ਦੁਆਰਾ ਨਿਰਧਾਰਤ ਕੀਤੀਆਂ ਜਾਂਦੀਆਂ ਹਨ

ਸਫਰ ਦੀਆਂ ਪਾਬੰਦੀਆਂ ਜੋ ਇਸ ਵੇਲੇ ਲਾਗੂ ਹਨ ਉਹਨਾਂ ਦੇ ਸੰਬੰਧ ਵਿੱਚ ਆਸਟ੍ਰੇਲੀਆ ਬੋਰਡਰ ਫੋਰਸ (ABF) ਦਾ ਕਮਿਸ਼ਨਰ ਇਕ ਵਧੀਕ ਛੋਟ ਲਈ ਇਹਨਾਂ ਨੂੰ ਵਿਚਾਰ ਸਕਦਾ ਹੈ:

- ਵਿਦੇਸ਼ੀ ਨਾਗਰਿਕ ਜੋ ਕਿ COVID-19 ਦਾ ਜਵਾਬ ਦੇਣ ਵਿੱਚ ਸਹਾਇਤਾ ਕਰਨ ਦੇ ਮਕਸਦ ਨਾਲ ਆਸਟ੍ਰੇਲੀਆ ਦੀ ਕੌਮਨਵੈਲਥ ਸਰਕਾਰ ਦੇ ਸੱਦੇ ਉਪਰ ਸਫਰ ਕਰ ਰਹੇ ਹਨ ਜਾਂ ਜਿੰਨ੍ਹਾਂ ਦਾ ਅੰਦਰ ਆਉਣਾ ਰਾਸ਼ਟਰੀ ਹਿੱਤ ਵਿੱਚ ਹੋਵੇਗਾ
- ਨਾਜ਼ੁਕ ਡਾਕਟਰੀ ਸੇਵਾਵਾਂ, ਹਵਾਈ ਐਂਬੂਲੈਂਸ ਅਤੇ ਰਸਦ ਦੀ ਪਹੁੰਚ ਸਮੇਤ, ਜੋ ਕਿ ਅੰਤਰ-ਰਾਸ਼ਟਰੀ ਹਵਾਈ ਅੱਡਿਆਂ/ਬੰਦਰਗਾਹਾਂ ਤੋਂ ਬਾਕਾਇਦਾ ਆਸਟ੍ਰੇਲੀਆ ਵਿੱਚ ਆਉਂਦੀਆਂ ਹਨ
- ਬਿਨਾਂ ਅਪਵਾਦ ਤੋਂ ਨਾਜ਼ੁਕ ਹੁਨਰਾਂ ਵਾਲੇ ਲੋਕ (ਉਦਾਹਰਣ ਵਜੋਂ, ਡਾਕਟਰੀ ਮਾਹਰ, ਇੰਨਜੀਨੀਅਰ, ਸਮੁੰਦਰੀ ਪਾਇਲਟ ਅਤੇ ਅਮਲਾ)
- ਆਸਟ੍ਰੇਲੀਆ ਵਿੱਚ ਨਿਯੁਕਤ ਅਤੇ ਇਸ ਵੇਲੇ ਰਹਿਣ ਵਾਲੇ ਰਾਜਦੂਤ ਕਰਮਚਾਰੀ, ਅਤੇ ਉਹਨਾਂ ਦਾ ਨੇੜਲਾ ਪਰਿਵਾਰ
- ਮਾਨਵੀ ਅਤੇ ਦਿਆਲਤਾ ਦੇ ਕਾਰਣਾਂ ਕਰਕੇ ਵੀ ਮਾਮਲੇ ਉਪਰ ਆਧਾਰਿਤ ਛੋਟਾਂ ਦਿੱਤੀਆਂ ਜਾ ਸਕਦੀਆਂ ਹਨ।

ਛੋਟਾਂ ਇਹਨਾਂ ਯਾਤਰੀਆਂ ਦੇ ਆਸਟ੍ਰੇਲੀਆ ਨੂੰ ਸਫਰ ਸ਼ੁਰੂ ਕਰਨ ਤੋਂ ਪਹਿਲਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਕਮਿਸ਼ਨਰ ਦੀ ਆਗਿਆ ਲਈ ਛੋਟ ਵਾਸਤੇ ਬੇਨਤੀ ਦੇ ਨਾਲ ਇਹਨਾਂ ਦਾ ਨਾਲ ਲਾਇਆ ਜਾਣਾ ਜ਼ਰੂਰੀ ਹੈ:

- **ਯਾਤਰੀ ਦੇ ਵੇਰਵੇ:** ਨਾਮ, ਜਨਮ ਤਰੀਕ, ਵੀਜ਼ੇ ਦੀ ਕਿਸਮ ਅਤੇ ਨੰਬਰ, ਪਾਸਪੋਰਟ ਨੰਬਰ, ਆਸਟ੍ਰੇਲੀਆ ਵਿੱਚ ਰਿਹਾਇਸ਼ੀ ਪਤਾ, ਆਸਟ੍ਰੇਲੀਆ ਦਾ ਫੋਨ ਨੰਬਰ)
- **ਮਾਮਲੇ ਦੀ ਜਾਣਕਾਰੀ:** ਕਿਉਂ ਇਹ ਮਾਮਲਾ ਕਮਿਸ਼ਨਰ ਦੁਆਰਾ ਆਗਿਆ/ਛੋਟ ਲਈ ਵਿਚਾਰਿਆ ਜਾਵੇ
- **ਸਮਰਥਨ ਲਈ ਬਿਆਨ:** ਬੇਨਤੀ ਦੇ ਨਾਲ ਇਕ ਬਿਆਨ ਅਤੇ ਸਬੂਤਾਂ ਦਾ ਲਗਾਇਆ ਜਾਣਾ ਵੀ ਜ਼ਰੂਰੀ ਹੈ ਕਿ ਕਿਵੇਂ ਇਹ ਵਿਅਕਤੀ ਛੋਟ ਦੇ ਇਕ ਆਧਾਰ ਨੂੰ ਜਾਂ ਕਮਿਸ਼ਨਰ ਦੀ ਉਪਰ ਲਿਖੀ ਆਗਿਆ ਨੂੰ ਪੂਰਾ ਕਰਦਾ ਹੈ।

ਇਹ ਮਹੱਤਵਪੂਰਣ ਹੈ ਕਿ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਯਾਤਰੀ ਸਾਨੂੰ ਸਬੂਤ ਪੇਸ਼ ਕਰਨ ਕਿ ਉਹ ਉਪਰਲੀਆਂ ਛੋਟਾਂ ਵਿੱਚੋਂ ਇਕ ਨੂੰ ਪੂਰੀ ਕਰਦੇ ਹਨ।

ਛੋਟ ਲਈ ਬੇਨਤੀ ਕਰਨ ਦੇ ਕਾਰਣ ਦੇ ਆਧਾਰ ਤੇ, ਸਬੂਤ ਜ਼ਰੂਰ ਪ੍ਰਦਾਨ ਕੀਤੇ ਜਾਣੇ ਚਾਹੀਦੇ ਹਨ ਅਤੇ ਇਹਨਾਂ ਵਿੱਚ ਸ਼ਾਮਲ ਹੋ ਸਕਦੇ ਹਨ:

- ਪਛਾਣ ਦਾ ਸਬੂਤ
- ਵਿਆਹ ਦੇ ਸਰਟੀਫਿਕੇਟ
- ਜਨਮ ਦੇ ਸਰਟੀਫਿਕੇਟ
- ਮੌਤ ਦੇ ਸਰਟੀਫਿਕੇਟ
- ਰਿਸ਼ਤੇ ਦਾ ਸਬੂਤ (ਉਦਾਹਰਣ ਵਜੋਂ, ਸਾਂਝਾ ਕਿਰਾਏਨਾਮਾ, ਸਾਂਝਾ ਬੈਂਕ ਖਾਤਾ ਆਦਿ)
- ਵੀਜ਼ੇ ਦੀ ਅਵਸਥਾ
- ਡਾਕਟਰ ਜਾਂ ਹਸਪਤਾਲ ਵੱਲੋਂ ਚਿੱਠੀ ਜੋ ਦੱਸਦੀ ਹੋਵੇ ਕਿ ਸਫਰ ਕਰਨਾ ਕਿਉਂ ਜ਼ਰੂਰੀ ਹੈ

- ਰੁਜ਼ਗਾਰਦਾਤੇ ਵੱਲੋਂ ਚਿੱਠੀ ਜੇ ਦੱਸਦੀ ਹੋਵੇ ਕਿ ਸਫ਼ਰ ਕਰਨਾ ਕਿਉਂ ਜ਼ਰੂਰੀ ਹੈ ਜਾਂ ਕਰਨ ਵਾਲਾ ਕੰਮ ਅਹਿਮ ਕਿਉਂ ਹੈ
- ਸੰਬੰਧਿਤ ਕਾਰੋਬਾਰ ਜਾਂ ਕੰਪਨੀ ਵੱਲੋਂ ਚਿੱਠੀ
- ਤੁਹਾਡੇ ਕੋਲ ਸ਼ਾਇਦ ਕੋਈ ਹੋਰ ਸਬੂਤ ਹੋਵੇ ਜੋ ਤੁਹਾਡੇ ਦਾਅਵਿਆਂ ਵਿੱਚ ਸਹਾਇਤਾ ਕਰਦਾ ਹੈ।

ਸਫ਼ਰ ਦੀ ਛੋਟ ਦਾ ਦਾਅਵਾ ਕਰਨ ਵਿੱਚ ਸਹਾਇਤਾ ਕਰਨ ਵਾਲੇ ਸਾਰੇ ਸਬੂਤਾਂ ਦਾ ਅਧਿਕਾਰਿਤ ਤੌਰ ਤੇ ਅੰਗਰੇਜ਼ੀ ਵਿੱਚ ਅਨੁਵਾਦ ਹੋਇਆ ਹੋਣਾ ਚਾਹੀਦਾ ਹੈ।

ਛੋਟ ਵਾਸਤੇ ਜਾਂ ਵਧੇਰੇ ਜਾਣਕਾਰੀ ਪ੍ਰਦਾਨ ਕਰਨ ਲਈ ਐਨਲਾਈਨ ਅਰਜ਼ੀ ਦਿਓ

[ਐਨਲਾਈਨ ਅਰਜ਼ੀ ਦਿਓ](#)

ਯਾਤਰੀ ਜਿੰਨ੍ਹਾਂ ਕੋਲ ਆਸਟ੍ਰੇਲੀਆ ਨੂੰ ਸਫ਼ਰ ਕਰਨ ਲਈ ਦਿਆਲਤਾ ਜਾਂ ਮਜ਼ਬੂਰੀ ਵਾਲਾ ਕਾਰਣ ਹੈ, ਉਹ ਛੋਟ ਦੀ ਅਰਜ਼ੀ ਦੇਣ ਵਾਸਤੇ ਵੀ ਇਸ ਫਾਰਮ ਨੂੰ ਵਰਤ ਸਕਦੇ ਹਨ।

ਮੈਂ ਵੀਜ਼ੇ ਲਈ ਅਰਜ਼ੀ ਦੇਣਾ ਚਾਹੁੰਦਾ ਹਾਂ

ਇਸ ਸਮੇਂ ਤੁਹਾਨੂੰ ਆਸਟ੍ਰੇਲੀਆ ਦੇ ਵੀਜ਼ੇ ਲਈ ਅਰਜ਼ੀ ਪਾਉਣ ਦੀ ਲੋੜ ਨੂੰ ਦੇਖਾਰਾ ਵਿਚਾਰਨਾ ਚਾਹੀਦਾ ਹੈ ਅਤੇ ਇਸ ਸਫ਼ੇ ਨੂੰ ਸਫ਼ਰ ਦੀਆਂ ਪਾਬੰਦੀਆਂ ਅਤੇ ਵੀਜ਼ਾ ਜਾਰੀ ਕਰਨ ਦੀਆਂ ਕਾਰਵਾਈਆਂ ਦੀ ਤਾਜ਼ਾ ਜਾਣਕਾਰੀ ਲਈ ਬਾਕਾਇਦਾ ਜਾਂਚਣਾ ਚਾਹੀਦਾ ਹੈ।

ਵੀਜ਼ੇ ਦੀਆਂ ਅਰਜ਼ੀਆਂ ਉਪਰ ਕਾਰਵਾਈ ਦੇ ਪ੍ਰਬੰਧ

ਵਿਭਾਗ ਛੋਟ ਵਾਲੀਆਂ ਸ਼੍ਰੇਣੀਆਂ ਵਿੱਚ ਜ਼ਰੂਰੀ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਮਦਦ ਲਈ ਉਹਨਾਂ ਦੇ ਵੀਜ਼ੇ ਦੀਆਂ ਅਰਜ਼ੀਆਂ ਦੀ ਕਾਰਵਾਈ ਨੂੰ ਤਰਜੀਹ ਦੇ ਰਿਹਾ ਹੈ।

ਅਸੀਂ ਅਰਜ਼ੀਕਰਤਾਵਾਂ ਨੂੰ ਜਿੱਥੇ ਵੀ ਸੰਭਵ ਹੋ ਸਕੇ ਐਨਲਾਈਨ ਅਰਜ਼ੀ ਪਾਉਣ ਲਈ ਉਤਸ਼ਾਹਿਤ ਕਰਦੇ ਹਾਂ, ਕਿਉਂਕਿ ਇਹਨਾਂ ਅਰਜ਼ੀਆਂ ਉਪਰ ਕਾਗਜ਼ੀ ਰੂਪ ਵਿੱਚ ਦਰਜ ਕੀਤੀਆਂ ਅਰਜ਼ੀਆਂ ਨਾਲੋਂ ਜਲਦੀ ਕਾਰਵਾਈ ਹੋਵੇਗੀ।

ਜਦ ਤੱਕ ਸਫ਼ਰ ਦੀਆਂ ਪਾਬੰਦੀਆਂ ਲਾਗੂ ਹਨ ਤੁਸੀਂ [ETA online](#) ਵਾਸਤੇ ਅਰਜ਼ੀ ਦੇਣ ਦੇ ਯੋਗ ਨਹੀਂ ਹੋਵੋਗੇ।

ਸੇਵਾਵਾਂ ਵਿੱਚ ਵਿਘਨ

ਵੀਜ਼ੇ ਦੀ ਅਰਜ਼ੀ ਦੀਆਂ ਕਾਰਵਾਈਆਂ ਨਾਲ ਸੰਬੰਧਿਤ ਕੁਝ ਸੇਵਾਵਾਂ COVID-19 ਦੇ ਕਾਰਣ ਪ੍ਰਭਾਵਿਤ ਹੋ ਸਕਦੀਆਂ ਹਨ ਅਤੇ ਬਹੁਤ ਸਾਰੀਆਂ ਸੇਵਾਵਾਂ ਜਿੰਨ੍ਹਾਂ ਉਪਰ ਅਸੀਂ ਨਿਰਭਰ ਕਰਦੇ ਹਾਂ ਉਹ ਬਹੁਤੀਆਂ ਉਪਲਬਧ ਨਹੀਂ ਹਨ।

ਇਸ ਵਿੱਚ ਵਿਦੇਸ਼ ਦੇ ਪੈਨਲ ਡਾਕਟਰ (ਹੇਠਾਂ ਵੇਖੋ), ਅੰਗਰੇਜ਼ੀ ਭਾਸ਼ਾ ਦੇ ਇਮਤਿਹਾਨ ਦੀਆਂ ਸਹੂਲਤਾਂ, ਬਾਇਓਮੈਟਰਿਕ ਇਕੱਠੇ ਕਰਨ ਵਾਲੇ ਅਤੇ ਕਾਗਜ਼ੀ ਅਰਜ਼ੀਆਂ ਦਰਜ ਕਰਨ ਦੇ ਕੇਂਦਰ ਸ਼ਾਮਲ ਹਨ।

ਜਦੋਂ ਇਹ ਸੇਵਾਵਾਂ ਉਪਲਬਧ ਨਹੀਂ ਹਨ, ਬਹੁਤ ਸਾਰੇ ਅਰਜ਼ੀਕਰਤਾ ਵੀਜ਼ੇ ਦੀਆਂ ਜ਼ਰੂਰਤਾਂ ਨੂੰ ਪੂਰਾ ਨਹੀਂ ਕਰ ਸਕਦੇ। ਅਰਜ਼ੀਕਰਤਾਵਾਂ ਨੂੰ ਜਾਂਚਾਂ ਪੂਰੀਆਂ ਕਰਨ ਅਤੇ ਲੋੜੀਂਦੀ ਜਾਣਕਾਰੀ ਪ੍ਰਦਾਨ ਕਰਨ ਲਈ ਵਾਧੂ ਸਮਾਂ ਦਿੱਤਾ ਜਾਵੇਗਾ।

ਵੀਜ਼ੇ ਲਈ ਡਾਕਟਰੀ ਜਾਂਚ ਦੀਆਂ ਮੁਲਾਕਾਤਾਂ

COVID-19 ਦੇ ਕਾਰਣ, ਗਾਹਕਾਂ ਨੂੰ ਵੀਜ਼ੇ ਦੀਆਂ ਡਾਕਟਰੀ ਸੇਵਾਵਾਂ ਵਿੱਚ ਵਿਘਨ ਬਾਰੇ ਪਤਾ ਹੋਣਾ ਚਾਹੀਦਾ ਹੈ।

ਮੇਰੇ ਸਿਹਤ ਐਲਾਨਨਾਮੇ ਆਰਜ਼ੀ ਤੌਰ ਤੇ ਮੁਅੱਤਲ ਹਨ। ਤੁਹਾਡੇ ਇੱਛਤ ਵੀਜ਼ੇ ਲਈ ਸਿਹਤ ਦੇ ਮੁਆਨਿਆਂ ਸਮੇਤ ਸਿਹਤ ਦੀਆਂ ਜ਼ਰੂਰਤਾਂ ਨੂੰ ਨਿਰਧਾਰਿਤ ਕੀਤਾ ਜਾਵੇਗਾ ਜਦੋਂ ਤੁਹਾਡੀ ਵੀਜ਼ੇ ਦੀ ਅਰਜ਼ੀ ਦਾਇਰ ਹੋ ਜਾਂਦੀ ਹੈ।

ਵੀਜ਼ੇ ਉਪਰ ਕਾਰਵਾਈ ਕਰ ਰਹੇ ਸਾਡੇ ਅਫਸਰਾਂ ਨੂੰ ਵਿਘਨ ਬਾਰੇ ਪਤਾ ਹੈ। ਤੁਹਾਡੇ ਵੀਜ਼ੇ ਦੀ ਅਰਜ਼ੀ ਨੂੰ ਵਿਚਾਰਣ ਸਮੇਂ ਅਸੀਂ ਵਧੇ ਹੋਏ ਸਮੇਂ ਦੀ ਮਿਆਦ ਨੂੰ ਧਿਆਨ ਵਿੱਚ ਰੱਖਾਂਗੇ।

ਜੇਕਰ ਤੁਹਾਡੀ ਵੀਜ਼ੇ ਦੀ ਡਾਕਟਰੀ ਜਾਂਚ ਦੇ ਸਮੇਂ ਨੂੰ ਬਦਲ ਦਿੱਤਾ ਗਿਆ ਹੈ ਤਾਂ ਤੁਹਾਨੂੰ ਸਾਡੇ ਨਾਲ ਸੰਪਰਕ ਕਰਨ ਦੀ ਲੋੜ ਨਹੀਂ ਹੈ।

ਜੇਕਰ ਤੁਸੀਂ ਅਜੇ ਵੀਜ਼ੇ ਲਈ ਅਰਜ਼ੀ ਦਰਜ ਨਹੀਂ ਕੀਤੀ ਹੈ ਜਾਂ ਤੁਹਾਨੂੰ ਪ੍ਰਵਾਸ ਵਾਸਤੇ ਡਾਕਟਰੀ ਜਾਂਚ ਕਰਵਾਉਣ ਲਈ ਨਹੀਂ ਕਿਹਾ ਗਿਆ ਹੈ, ਤੁਹਾਨੂੰ ਇਸ ਸਮੇਂ ਆਸਟ੍ਰੇਲੀਆ ਵਿੱਚ ਵੀਜ਼ੇ ਦੀ ਡਾਕਟਰੀ ਸੇਵਾ ਵਾਲੇ ਕਲੀਨਿਕ ਜਾਂ ਵਿਦੇਸ਼ ਵਿੱਚ ਪੈਨਲ ਕਲੀਨਿਕ ਨਾਲ ਸੰਪਰਕ ਕਰਨ ਦੀ ਲੋੜ ਨਹੀਂ ਹੈ।

ਵਿਦਿਆਰਥੀ ਵੀਜ਼ੇ

ਤੁਹਾਨੂੰ ਵੀਜ਼ੇ ਦੀ ਲੋੜ ਨਹੀਂ ਹੈ ਜੇਕਰ ਤੁਸੀਂ ਵਿਦੇਸ਼ ਵਿੱਚ ਹੋ ਅਤੇ ਆਸਟ੍ਰੇਲੀਆ ਦੇ ਸਿੱਖਿਆ ਪ੍ਰਦਾਤਾ ਦੇ ਨਾਲ ਐਨਲਾਈਨ ਪੜ੍ਹਾਈ ਕਰ ਰਹੇ ਹੋ।

ਸਿੱਖਿਆ ਪ੍ਰਦਾਤਾ ਦਾਖਲੇ ਦਾ ਨਵੇਂ ਪੁਸ਼ਟੀ ਪੱਤਰ (CoE) ਜਾਰੀ ਕਰ ਸਕਦੇ ਹਨ ਅਤੇ ਵਿਦਿਆਰਥੀਆਂ ਨੂੰ ਐਨਲਾਈਨ ਪੜ੍ਹਨ ਲਈ ਦਾਖਲ ਕਰ ਸਕਦੇ ਹਨ।